

ਠੰਡੇ ਮੌਸਮ ਦੀ ਐਮਰਜੈਂਸੀ ਸਹਾਇਤਾ ਬੇਘਰ ਹੋਣ ਦਾ ਅਨੁਭਵ ਕਰ ਰਹੇ ਕੈਲਗਰੀਅਨ ਲਈ

ਜੇ ਤੁਹਾਨੂੰ ਠੰਡ ਲੱਗ ਰਹੀ ਹੈ ਅਤੇ ਤੁਹਾਡੇ ਕੋਲ ਜਾਣ ਲਈ ਕਿਤੇ ਥਾਂ ਨਹੀਂ ਹੈ, ਤਾਂ ਕਿਰਪਾ ਕਰਕੇ ਹੇਠਾਂ ਦਿੱਤੀਆਂ ਸੇਵਾਵਾਂ ਦੇਖੋ

ਸਥਾਨ

ਸੇਵਾਵਾਂ, ਘੰਟੇ, ਅਤੇ ਲੋੜਾਂ

ਸਮਾਂ

ਰਾਤੋ ਰਾਤ ਸੈਲਟਰ ਅਤੇ ਦਿਨ ਵੇਲੇ ਸੇਵਾਵਾਂ

ਅਲਡਾ ਹਾਊਸ ਕੈਲਗਰੀ 203 - 15 Ave SE 403-234-7388	24/7 ਆਸਰਾ, ਬੁਨਿਆਦੀ ਲੋੜਾਂ, ਭੋਜਨ, ਕੱਪੜੇ, ਸ਼ਾਵਰ, ਅਤੇ ਡੀਟੋਕਸ ਪਹੁੰਚ.	ਸਾਲ ਭਰ
ਕੈਲਗਰੀ ਡਰਾਪ-ਇਨ ਸੈਂਟਰ 1 ਡਰਮੋਟ ਬਲਾਡਵਿਨ ਵੇਅ. ਓ 403-266-3600	24/7 ਆਸਰਾ, ਬੁਨਿਆਦੀ ਲੋੜਾਂ, ਭੋਜਨ, ਕੱਪੜੇ, ਸ਼ਾਵਰ, ਅਤੇ ਰਿਹਾਇਸ਼.	ਸਾਲ ਭਰ
ਇੰਨ ਫਰਮ ਦ ਕੋਲਡ 706 7 ਐਵੇਨਿਊ SW 24-ਘੰਟੇ ਹੈਲਪ ਲਾਈਨ: 403-263-8384	24/7 ਆਸਰਾ, ਬੁਨਿਆਦੀ ਲੋੜਾਂ, ਭੋਜਨ, ਕੱਪੜੇ, ਅਤੇ ਪਰਿਵਾਰਾਂ ਲਈ ਜ਼ਰੂਰੀ ਚੀਜ਼ਾਂ: ਨਿਰਭਰ ਬੱਚਿਆਂ ਵਾਲੇ ਬਾਲਗ, ਗਰਭਵਤੀ ਮਾਵਾਂ, ਅਤੇ ਉਮੀਦ ਰੱਖਣ ਵਾਲੇ ਜੋੜੇ. ਭਾਗੀਦਾਰਾਂ ਨੂੰ ਲਾਜ਼ਮੀ ਤੌਰ 'ਤੇ ਪਰਿਵਾਰਕ ਯੋਗਤਾ ਦੇ ਮਾਪਦੰਡ ਪੂਰੇ ਕਰਨੇ ਚਾਹੀਦੇ ਹਨ ਅਤੇ ਇੱਕ ਆਸਰਾ ਦਾਖਲਾ ਪੂਰਾ ਕਰਨਾ ਚਾਹੀਦਾ ਹੈ.	ਸਾਲ ਭਰ
ਮਸਟਰਡ ਸੀਡ ਕੈਲਗਰੀ ਆਸਰਾ 7025 44 St SE 403-723-9422	24/7 ਆਸਰਾ, ਭੋਜਨ, ਕੱਪੜੇ, ਸਫਾਈ, ਅਤੇ ਰਾਤ ਦਾ ਠਹਿਰਨਾ. ਬਾਲਗ (18+) ਸ਼ਾਂਤ ਵਾਤਾਵਰਣ. ਨਵੇਂ ਗਾਹਕਾਂ ਲਈ ਦਾਖਲੇ ਦੀ ਲੋੜ ਹੈ	ਸਾਲ ਭਰ
ਸਾਲਵੇਸ਼ਨ ਆਰਮੀ ਕੈਲਗਰੀ ਮਰਦਾਂ ਦਾ ਆਸਰਾ 42 0 - 9 Ave SE 403-410-1111	24/7 ਆਸਰਾ. ਪ੍ਰਤੀ ਦਿਨ ਤਿੰਨ ਭੋਜਨ ਅਤੇ ਬੁਨਿਆਦੀ ਲੋੜਾਂ. ਵਾਈ-ਫਾਈ, ਕੰਪਿਊਟਰ ਅਤੇ ਜਿਮ ਉਪਲਬਧ ਹਨ. ਮਰਦ 18+ ਸਾਲ ਅਨੁਕੂਲ ਹੋਣਾ ਚਾਹੀਦਾ ਹੈ।	ਸਾਲ ਭਰ
ਸਾਲਵੇਸ਼ਨ ਆਰਮੀ ਕੈਲਗਰੀ ਔਰਤਾਂ ਦਾ ਆਸਰਾ 1731 29 Street SW 403-930-2711	24/7 ਆਸਰਾ. ਪ੍ਰਤੀ ਦਿਨ ਤਿੰਨ ਭੋਜਨ ਅਤੇ ਬੁਨਿਆਦੀ ਲੋੜਾਂ. ਵਾਈ-ਫਾਈ, ਕੰਪਿਊਟਰ ਉਪਲਬਧ ਹਨ. ਔਰਤਾਂ 18+ ਸਾਲ ਅਨੁਕੂਲ ਹੋਣਾ ਚਾਹੀਦਾ ਹੈ।	ਸਾਲ ਭਰ
ਟ੍ਰੈਲਿਸ - ਐਵਨਿਊ 15 938 15 Ave SW 403-543-9651	24/7 ਨੌਜਵਾਨ ਆਸਰਾ. 12-17 ਸਾਲ ਦੀ ਉਮਰ ਦੇ ਨੌਜਵਾਨ	ਸਾਲ ਭਰ
YWCA ਕੈਲਗਰੀ 1715 17 Ave SE 403-263-1550	ਔਰਤਾਂ ਅਤੇ ਬੱਚਿਆਂ ਵਾਲੀਆਂ ਔਰਤਾਂ ਲਈ ਭੋਜਨ, ਆਸਰਾ, ਅਸਥਾਈ ਅਤੇ ਕਿਫਾਇਤੀ ਰਿਹਾਇਸ਼; ਆਊਟਰੀਚ ਸਮਰਥਨ ਕਰਦਾ ਹੈ ਅਤੇ ਔਰਤਾਂ, ਮਰਦਾਂ ਅਤੇ ਬੱਚਿਆਂ ਲਈ ਸਲਾਹ. ਹਫ਼ਤੇ ਦੇ ਦਿਨ ਸਵੇਰੇ 7:30 ਵਜੇ - ਸ਼ਾਮ 4:30 ਵਜੇ ਸੇਵਾਵਾਂ ਤੱਕ ਪਹੁੰਚ ਕਰਨ ਲਈ ਭਾਗੀਦਾਰਾਂ ਨੂੰ ਇੱਕ ਗਾਹਕ ਵਜੋਂ ਰਜਿਸਟਰ ਹੋਣਾ ਚਾਹੀਦਾ ਹੈ	ਸਾਲ ਭਰ

ਦਿਨ ਵੇਲੇ ਸੇਵਾਵਾਂ ਅਤੇ ਗਰਮ ਕਰਨ ਵਾਲੇ ਸਥਾਨ

ਮਸਟਰਡ ਸੀਡ ਕੈਲਗਰੀ ਸਹਾਇਤਾ ਕੇਂਦਰ: 102-11 Ave. SE 403-269-1319	ਬੈਗਡ ਲੰਚ ਅਤੇ ਸਨੈਕਸ, ਕੋਫੀ ਹਾਊਸ, ਵਾਰਮਿੰਗ/ਡ੍ਰੋਪ-ਇਨ ਰੂਮ, ਲਾਈਟ ਪ੍ਰੋਗਰਾਮਿੰਗ, ਬੁਨਿਆਦੀ ਲੋੜਾਂ (ਸਵੈਛੇਤਾ ਵਸਤੂਆਂ, ਸਰਦੀਆਂ ਦੇ ਕੱਪੜੇ), ਰੁਜ਼ਗਾਰ ਕੋਚਿੰਗ ਅਤੇ ਬੁਨਿਆਦੀ ਵਕਾਲਤ. ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਖੁੱਲ੍ਹਦਾ ਹੈ. ਰੋਜ਼ਾਨਾ ਸਵੇਰੇ 7:00 ਵਜੇ - ਸ਼ਾਮ 7:00 ਵਜੇ 1 ਦਸੰਬਰ ਤੋਂ ਰੋਜ਼ਾਨਾ ਸ਼ੁਰੂ ਹੋ ਰਿਹਾ ਹੈ. ਰੋਜ਼ਾਨਾ ਸ਼ਾਮ 4:30 ਵਜੇ ਸਵੇਰੇ ਦੇ ਬੀਜਾਂ ਦੇ ਆਸਰੇ ਜਾਣ ਵਾਲੀਆਂ ਬੱਸਾਂ. & 5:30 ਪਮ। ਸ਼ਾਮ 6:30 ਵਜੇ ਬੱਸ 1 ਦਸੰਬਰ ਤੋਂ ਸ਼ੁਰੂ ਹੋਵੇਗੀ. ਸ਼ਾਂਤ ਵਾਤਾਵਰਣ	ਸਾਲ ਭਰ. ਵਿਸਤ੍ਰਿਤ ਘੰਟੇ 1 ਦਸੰਬਰ - 31 ਮਾਰਚ														
ਵੁੱਡਸ ਹੋਮ ਇੰਗਲਵੁੱਡ ਮੋਕਾ ਕੇਂਦਰ: 1008 14 ਸਟ੍ਰੀਟ SE	ਗਰਮ ਭੋਜਨ, ਲਾਂਡਰੀ, ਸ਼ਾਵਰ ਦੀਆਂ ਸਹੂਲਤਾਂ ਅਤੇ ਸਰਦੀਆਂ ਦੇ ਕੱਪੜਿਆਂ ਤੱਕ ਪਹੁੰਚ. ਸਵੇਰੇ 9:00 ਵਜੇ - ਸ਼ਾਮ 7:00 ਵਜੇ ਰੋਜ਼ਾਨਾ. 29 ਸਾਲ ਅਤੇ ਇਸ ਤੋਂ ਘੱਟ ਉਮਰ ਦਾ ਨੌਜਵਾਨ	ਸਾਲ ਭਰ. ਵਿਸਤ੍ਰਿਤ ਘੰਟੇ 1 ਦਸੰਬਰ - 31 ਮਾਰਚ														
ਸਾਲਵੇਸ਼ਨ ਆਰਮੀ ਮੋਬਾਈਲ ਵਾਰਮਿੰਗ ਟਿਕਾਣੇ ਟੀ.ਬੀ.ਏ.	ਮੋਬਾਈਲ ਵਾਰਮਿੰਗ ਟਿਕਾਣਾ, ਹਰ ਰੋਜ਼ ਦੇ ਸਥਾਨਾਂ 'ਤੇ ਸਥਾਪਤ ਕੀਤਾ ਜਾਣਾ ਹੈ. ਭੋਜਨ ਅਤੇ ਗਰਮ ਪੀਣ ਵਾਲੇ ਪਦਾਰਥ, ਆਵਾਜਾਈ ਲਈ ਆਸਰਾ। ਸਵੇਰੇ 11:00 ਵਜੇ - ਸ਼ਾਮ 7:00 ਵਜੇ ਰੋਜ਼ਾਨਾ	1 ਦਸੰਬਰ - 31 ਮਾਰਚ														
ਦਸਮੇਸ਼ ਕਲਚਰ ਸੈਂਟਰ 135 ਮਾਰਟਿਨਡੇਲ ਬੁਲੇਵਾਰਡ NE	ਨਿੱਘਾ ਸਥਾਨ, ਗਰਮ ਭੋਜਨ, ਅਤੇ ਭੋਜਨ ਬੈਂਕ. ਸਵੇਰੇ 4:00 ਵਜੇ - ਰਾਤ 10:00 ਵਜੇ ਰੋਜ਼ਾਨਾ ਰੋਜ਼ਾਨਾ ਭੋਜਨ ਸਵੇਰੇ 9:00 ਵਜੇ ਤੋਂ ਸ਼ਾਮ 9:00 ਵਜੇ ਤੱਕ	ਸਾਲ ਭਰ														
ਜਰਨੀ ਚਰਚ 10307 Eamon Rd NW	ਗਰਮ ਕਰਨ ਦੀ ਸਥਿਤੀ। ਸਨੈਕਸ, ਬੁਨਿਆਦੀ ਲੋੜਾਂ ਅਤੇ ਕੋਫੀ. ਸਵੇਰੇ 11:00 ਵਜੇ - ਸ਼ਾਮ 7:00 ਵਜੇ ਸੋਮਵਾਰ-ਵੀਰਵਾਰ, ਸਵੇਰੇ 11:00 ਵਜੇ - ਸ਼ਾਮ 5:00 ਵਜੇ ਸ਼ੁੱਕਰਵਾਰ	1 ਦਸੰਬਰ - 31 ਮਾਰਚ														
ਮਹਿਲਾ ਕੇਂਦਰ ਕੈਲਗਰੀ 39 4 ਸਟ੍ਰੀਟ NE	ਸਰੋਤ ਅਤੇ ਪ੍ਰੋਗਰਾਮਿੰਗ। ਭੋਜਨ, ਸਮਾਜਿਕ ਸਹਾਇਤਾ ਸਟਾਫ਼, ਕੰਪਿਊਟਰ, ਅਤੇ ਆਰਾਮਦਾਇਕ ਆਰਾਮਦਾਇਕ ਖੇਤ ਹਾਊਸਿੰਗ ਸਪੋਰਟ ਕਰਦਾ ਹੈ. ਸਵੇਰੇ 9:30 ਵਜੇ ਤੋਂ ਸ਼ਾਮ 8:00 ਵਜੇ ਤੱਕ ਸੋਮਵਾਰ-ਵੀਰਵਾਰ, ਸਵੇਰੇ 9:30 ਵਜੇ - ਦੁਪਹਿਰ 1:00 ਵਜੇ ਸ਼ੁੱਕਰਵਾਰ.	ਸਾਲ ਭਰ														
ਪ੍ਰੋਗਰਾਮ ਨੂੰ ਮੁੜ ਕਨੈਕਟ ਕਰਦਾ ਹੈ (ਐਲੈਕਸ ਅਤੇ AAWEAR ਆਊਟਰੀਚ) 223 12 Ave SW	ਭੋਜਨ, ਕੱਪੜੇ, ਨੁਕਸਾਨ ਘਟਾਉਣ ਦੀ ਸਪਲਾਈ, ਅਤੇ ਕਮਿਊਨਿਟੀ ਸਹਾਇਤਾ. ਮੰਗਲਵਾਰ ਨੂੰ ਕਮਿਊਨਿਟੀ ਵਾਈਜ਼ 'ਤੇ: ਸਵੇਰੇ 10:30 ਵਜੇ - ਦੁਪਹਿਰ 12:30 ਵਜੇ	ਸਾਲ ਭਰ														
ਸੋਪਸ ਅਤੇ ਸੂਡ ਸੋਮ: Ernie Starr Arena, 4808 14 Ave SE ਬੁਧ: ਰਾਈਜ਼ ਕੈਲਗਰੀ, 3303 17 Ave SE	ਟਾਇਲਟਰੀਜ਼ ਅਤੇ ਤੌਲੀਏ ਦੇ ਨਾਲ ਸ਼ਾਵਰ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ. ਸਵੇਰੇ 10:00 ਵਜੇ - ਦੁਪਹਿਰ 12:00 ਵਜੇ ਸੋਮਵਾਰ ਸਵੇਰੇ 10:00 ਵਜੇ - ਦੁਪਹਿਰ 12:00 ਵਜੇ ਬੁੱਧਵਾਰ	ਸਾਲ ਭਰ														
ਕੈਲਗਰੀ ਪਬਲਿਕ ਲਾਇਬ੍ਰੇਰੀ ਪੂਰੇ ਕੈਲਗਰੀ ਵਿੱਚ ਸਥਾਨ ਸਥਾਨਾਂ ਜਾਂ ਘੰਟਿਆਂ ਲਈ ਕਾਲ ਕਰੋ: 403-260-2600 www.calgarylibrary.ca	ਜਨਤਾ ਲਈ ਖੁੱਲ੍ਹਾ ਹੈ. ਸਾਰੇ ਟਿਕਾਣੇ ਰੋਜ਼ਾਨਾ ਖੁੱਲ੍ਹਦੇ ਹਨ ਅਤੇ ਘੰਟੇ ਸਥਾਨ ਮੁਤਾਬਕ ਵੱਖ-ਵੱਖ ਹੁੰਦੇ ਹਨ. ਉਪਰੋਕਤ ਦੇ ਆਮ ਘੰਟੇ	ਸਾਲ ਭਰ														
<table border="1"> <thead> <tr> <th>ਐਤਵਾਰ</th> <th>ਸੋਮ</th> <th>ਮੰਗਲ</th> <th>ਬੁੱਧ</th> <th>ਵੀਰ</th> <th>ਸ਼ੁੱਕਰ</th> <th>ਸ਼ਨੀ</th> </tr> </thead> <tbody> <tr> <td>12 ਵਜੇ - ਸ਼ਾਮ 5 ਵਜੇ</td> <td>ਸਵੇਰੇ 10 ਵਜੇ - ਸ਼ਾਮ 8 ਵਜੇ</td> <td>ਸਵੇਰੇ 10 ਵਜੇ - ਸ਼ਾਮ 8 ਵਜੇ</td> <td>ਸਵੇਰੇ 10 ਵਜੇ - ਸ਼ਾਮ 8 ਵਜੇ</td> <td>ਸਵੇਰੇ 10 ਵਜੇ - ਸ਼ਾਮ 8 ਵਜੇ</td> <td>ਸਵੇਰੇ 10 ਵਜੇ - ਸ਼ਾਮ 5 ਵਜੇ</td> <td>ਸਵੇਰੇ 10 ਵਜੇ - ਸ਼ਾਮ 5 ਵਜੇ</td> </tr> </tbody> </table>			ਐਤਵਾਰ	ਸੋਮ	ਮੰਗਲ	ਬੁੱਧ	ਵੀਰ	ਸ਼ੁੱਕਰ	ਸ਼ਨੀ	12 ਵਜੇ - ਸ਼ਾਮ 5 ਵਜੇ	ਸਵੇਰੇ 10 ਵਜੇ - ਸ਼ਾਮ 8 ਵਜੇ	ਸਵੇਰੇ 10 ਵਜੇ - ਸ਼ਾਮ 8 ਵਜੇ	ਸਵੇਰੇ 10 ਵਜੇ - ਸ਼ਾਮ 8 ਵਜੇ	ਸਵੇਰੇ 10 ਵਜੇ - ਸ਼ਾਮ 8 ਵਜੇ	ਸਵੇਰੇ 10 ਵਜੇ - ਸ਼ਾਮ 5 ਵਜੇ	ਸਵੇਰੇ 10 ਵਜੇ - ਸ਼ਾਮ 5 ਵਜੇ
ਐਤਵਾਰ	ਸੋਮ	ਮੰਗਲ	ਬੁੱਧ	ਵੀਰ	ਸ਼ੁੱਕਰ	ਸ਼ਨੀ										
12 ਵਜੇ - ਸ਼ਾਮ 5 ਵਜੇ	ਸਵੇਰੇ 10 ਵਜੇ - ਸ਼ਾਮ 8 ਵਜੇ	ਸਵੇਰੇ 10 ਵਜੇ - ਸ਼ਾਮ 8 ਵਜੇ	ਸਵੇਰੇ 10 ਵਜੇ - ਸ਼ਾਮ 8 ਵਜੇ	ਸਵੇਰੇ 10 ਵਜੇ - ਸ਼ਾਮ 8 ਵਜੇ	ਸਵੇਰੇ 10 ਵਜੇ - ਸ਼ਾਮ 5 ਵਜੇ	ਸਵੇਰੇ 10 ਵਜੇ - ਸ਼ਾਮ 5 ਵਜੇ										
ਜਾਣਕਾਰੀ ਅਤੇ ਸੇਵਾਵਾਂ ਤੱਕ ਪਹੁੰਚ ਕਰਨ ਲਈ ਜਨਤਕ ਕੰਪਿਊਟਰ ਉਪਲਬਧ ਹਨ																
ਅਲੈਕਸ ਕਮਿਊਨਿਟੀ ਹੈਲਥ ਕੇਂਦਰ 2840 2 Ave SE 403-266-2622 ਕੈਲਗਰੀ ਟ੍ਰਾਂਜ਼ਿਟ ਬਲੂ ਦੁਆਰਾ ਪਹੁੰਚਯੋਗ Line LRT - Franklin Station	ਪ੍ਰਾਇਮਰੀ ਸਿਹਤ ਅਤੇ ਡਾਕਟਰੀ ਦੇਖਭਾਲ, ਮਾਨਸਿਕ ਸਿਹਤ ਅਤੇ ਨਸ਼ਾ ਮੁਕਤੀ ਸਹਾਇਤਾ, ਰਿਹਾਇਸ਼ੀ ਸਹਾਇਤਾ, ਬੁਨਿਆਦੀ ਲੋੜਾਂ, ਸਮਾਜਿਕ ਅਤੇ ਤੰਦਰੁਸਤੀ ਪ੍ਰੋਗਰਾਮਿੰਗ, ਭੋਜਨ ਹੁਨਰ ਪ੍ਰੋਗਰਾਮਿੰਗ ਸਮੇਤ ਕਮਿਊਨਿਟੀ ਭੋਜਨ ਦੀ ਪੇਸ਼ਕਸ਼ 2 - 3 ਵਾਰ ਪ੍ਰਤੀ ਹਫ਼ਤਾ ਸਵੇਰੇ 9:00 ਵਜੇ - ਸ਼ਾਮ 4:00 ਵਜੇ ਸੋਮਵਾਰ - ਸ਼ੁੱਕਰਵਾਰ	ਸਾਲ ਭਰ														
SORCe ਕੈਲਗਰੀ ਸਿਟੀ ਹਾਲ LRT ਪਲੇਟਫਾਰਮ #2 - 316 7 Ave SE	ਸਿਰਫ਼ ਵਾਕ-ਇਨ ਸੇਵਾਵਾਂ ਲੋਕਾਂ ਨੂੰ ਉਹਨਾਂ ਪ੍ਰੋਗਰਾਮਾਂ ਅਤੇ ਸੇਵਾਵਾਂ ਨਾਲ ਜੋੜਨਾ ਜੋ ਪਤਾ ਕਰਨ ਵਿੱਚ ਮਦਦ ਕਰਦੇ ਹਨ ਸਥਿਰ ਰਿਹਾਇਸ਼ ਲਈ ਰੁਕਾਵਟਾਂ ਸਵੇਰੇ 9:00 ਵਜੇ - ਦੁਪਹਿਰ 12:00 ਵਜੇ ਅਤੇ 1:00 ਪਮ। - ਸ਼ਾਮ 4:00 ਵਜੇ ਸੋਮਵਾਰ - ਸ਼ੁੱਕਰਵਾਰ	ਸਾਲ ਭਰ														

ਹੋਰ ਜਾਣਕਾਰੀ ਲਈ, ਕਾਲ/ਟੈਕਸਟ/ਚੈਟ 211 'ਤੇ ਜਾਓ. ਜਾਂ ਦਿਨ ਦੇ 24 ਘੰਟੇ www.ab.211.ca 'ਤੇ ਜਾਓ.
ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਦੇਖਦੇ ਹੋ ਜਿਸ ਨੂੰ ਮਦਦ ਦੀ ਲੋੜ ਹੈ, ਤਾਂ ਤੁਸੀਂ **DOAP** (ਡਾਊਨਟਾਊਨ ਆਊਟਰੀਚ ਐਡਿਕਸ਼ਨ ਪਾਰਟਨਰਸ਼ਿਪ) ਨੂੰ ਕਾਲ ਕਰ ਸਕਦੇ ਹੋ.
403-998-7388 'ਤੇ ਟੀਮ. ਜੇ ਕੋਈ ਗੰਭੀਰ ਬਿਪਤਾ ਵਿੱਚ ਹੈ ਜਾਂ ਗੈਰ-ਜਵਾਬਦੇਹ ਹੈ, ਤਾਂ 9-1-1 ਨੂੰ ਕਾਲ ਕਰੋ.
ਹੋਰ ਜਾਣਕਾਰੀ ਲਈ, calgaryhomeless.com/ccewr 'ਤੇ ਜਾਓ.

